

## ਤੁਹਾਡੇ ਅਧਿਕਾਰ

ਤੁਸੀਂ ਪੂਰਨ ਤਿਆਗ, ਦੁਰਵਿਵਹਾਰ, ਵਿੱਤੀ ਸ਼ੋਸ਼ਣ ਅਤੇ ਅਣਗੌਲਿਆਂ ਕੀਤੇ ਜਾਣ ਤੋਂ ਮੁਕਤ ਹੋਣ ਦੇ ਹੱਕਦਾਰ ਹੋ। ਜੇਕਰ ਇਹ ਮੰਨੇ ਜਾਣ ਦਾ ਕੋਈ ਕਾਰਨ ਹੈ ਕਿ ਤੁਸੀਂ ਪੂਰਨ ਤਿਆਗ, ਦੁਰਵਿਵਹਾਰ, ਵਿੱਤੀ ਸ਼ੋਸ਼ਣ ਅਤੇ ਅਣਗੌਲਿਆਂ ਕੀਤੇ ਜਾਣ ਦਾ ਅਨੁਭਵ ਕੀਤਾ ਹੈ, ਤਾਂ ਤੁਹਾਨੂੰ ਇਹ ਕਰਨ ਦਾ ਅਧਿਕਾਰ ਹਾਸਲ ਹੈ:

1. ਸਾਮਾਜਿਕ ਅਤੇ ਸਿਹਤ ਸੇਵਾ ਵਿਭਾਗ (ਡੀਐਸਐਚਐਸ) ਅਤੇ ਕਾਨੂੰਨ ਐਨਫੋਰਸਮੈਂਟ ਨੂੰ ਰਿਪੋਰਟ ਕਰੋ ਅਤੇ ਅਜਿਹੀ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰੋ ਜਿਸ ਨੂੰ ਲੈ ਕੇ ਤੁਹਾਨੂੰ ਇਹ ਵਿਸ਼ਵਾਸ ਹੈ ਕਿ ਇਹ ਜਾਣਕਾਰੀ ਜਾਂਚ ਨਾਲ ਸੰਬੰਧਿਤ ਹੋ ਸਕਦੀ ਹੈ, ਅਤੇ ਅਜਿਹੇ ਕਿਸੇ ਵੀ ਵਿਅਕਤੀ ਦੀ ਪਛਾਣ ਕਰੋ, ਜਿਸ ਬਾਰੇ ਤੁਹਾਨੂੰ ਵਿਸ਼ਵਾਸ ਹੈ ਕਿ ਉਸ ਕੋਲ ਸੰਬੰਧਿਤ ਜਾਣਕਾਰੀ ਹੋ ਸਕਦੀ ਹੈ।
2. ਪੂਰਨ ਤਿਆਗ, ਦੁਰਵਿਵਹਾਰ, ਵਿੱਤੀ ਸ਼ੋਸ਼ਣ ਜਾਂ ਅਣਗੌਲਿਆਂ ਕੀਤੇ ਜਾਣ ਦੀ ਰਿਪੋਰਟ ਕਰਨ ਜਾਂ ਰਿਪੋਰਟ ਕਰਨ ਲਈ ਜਵਾਬੀ ਕਾਰਵਾਈ ਤੋਂ ਮੁਕਤ ਰਹੋ।
3. ਤੁਹਾਡੇ ਨਾਲ ਸਨਮਾਨ ਦੇ ਨਾਲ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਸਨਮਾਨਜਨਕ ਭਾਸ਼ਾ ਨਾਲ ਸੰਬੋਧਤ ਕੀਤਾ ਜਾਣਾ ਚਾਹੀਦਾ ਹੈ।
4. ਰਿਪੋਰਟਿੰਗ ਕਰਦੇ ਸਮੇਂ, ਅਤੇ ਜਾਂਚ ਅਤੇ ਪ੍ਰਸ਼ਾਸਨਿਕ ਕਾਰਵਾਈ ਦੇ ਦੌਰਾਨ ਤੁਹਾਡੀ ਅਪੰਗਤਾ ਲਈ ਉੱਚਿਤ ਸਹੂਲਤ ਹੋਣੀ ਚਾਹੀਦੀ ਹੈ।
5. ਜੇਕਰ ਕੋਈ ਤੁਹਾਡੇ ਨਾਲ ਪੂਰਨ ਤਿਆਗ, ਦੁਰਵਿਵਹਾਰ, ਵਿੱਤੀ ਸ਼ੋਸ਼ਣ ਜਾਂ ਤੁਹਾਨੂੰ ਆਪਣੇ ਘਰ ਵਿਚ ਰਹਿਣ ਤੋਂ ਅਣਗੌਲਿਆਂ ਕਰਦਾ ਹੈ, ਤੁਹਾਡੇ ਨਾਲ ਸੰਪਰਕ ਕਰਦਾ ਹੈ, ਜਾਂ ਤੁਹਾਡੇ ਪੈਸੇ ਜਾਂ ਸੰਪਤੀ ਤੱਕ ਪਹੁੰਚਦਾ ਹੈ, ਤਾਂ ਅਜਿਹੇ ਵਿਅਕਤੀ ਨੂੰ ਰੋਕਣ ਲਈ ਹੁਕਮ ਦਿੱਤੇ ਜਾਣ ਲਈ ਅਪੀਲ ਕਰੋ।
6. ਡੀਐਸਐਚਐਸ ਜਾਣਕਾਰੀ ਅਤੇ ਉੱਚਿਤ ਹਵਾਲਿਆਂ ਤੋਂ ਅਜਿਹੀਆਂ ਏਜੰਸੀਆਂ ਬਾਰੇ ਜਾਣਕਾਰੀ ਹਾਸਲ ਕਰੋ ਜੋ ਕਿ ਵਕਾਲਤ ਕਰ ਸਕਦੀਆਂ ਹਨ, ਜਾਂਚ ਕਰ ਸਕਦੀਆਂ ਹਨ ਜਾਂ ਕਾਰਵਾਈ ਕਰ ਸਕਦੀਆਂ ਹਨ।
7. ਅਜਿਹੀ ਏਜੰਸੀ ਵੱਲੋਂ ਜਾਂਚ, ਕਾਰਵਾਈ, ਅਦਾਲਤੀ ਕਾਰਵਾਈਆਂ ਅਤੇ ਨਤੀਜਿਆਂ ਦੀ ਸਥਿਤੀ ਤੋਂ ਜਾਣੂੰ ਰਹੋ, ਜੋ ਕਿ ਕਿਸੇ ਅਜਿਹੇ ਮਾਮਲੇ ਨੂੰ ਸੰਭਾਲ ਰਹੀ ਹੈ ਜਿਸ ਵਿਚ ਕਿ ਤੁਸੀਂ ਪੀੜਤ ਵਿਅਕਤੀ ਹੋ।
8. ਸੁਰੱਖਿਆ ਯੋਜਨਾ, ਜਾਂਚ ਅਤੇ ਸੁਣਵਾਈ ਵਿਚ ਸਹਾਇਤਾ ਲਈ ਵਕਾਲਤ ਜਾਂ ਕਾਨੂੰਨੀ ਮੱਦਦ ਲਈ ਹਵਾਲਿਆਂ ਦੀ ਅਪੀਲ ਕਰੋ।
9. ਜਾਂਚ ਅਤੇ ਕਾਰਵਾਈਆਂ ਬਾਰੇ ਡੀਐਸਐਚਐਸ ਨੂੰ ਰਸਮੀ ਜਾਂ ਗੈਰ-ਰਸਮੀ ਤੌਰ 'ਤੇ ਸ਼ਿਕਾਇਤ ਕਰੋ ਅਤੇ ਇਕ ਤੁਰੰਤ ਪ੍ਰਤੀਕਿਰਿਆ ਹਾਸਲ ਕਰੋ।

ਦੁਰਵਿਵਹਾਰ, ਪੂਰਨ ਤਿਆਗ, ਅਣਗੌਲਿਆਂ ਕੀਤੇ ਜਾਣ, ਖੁਦ ਨੂੰ ਅਣਗੌਲਿਆਂ ਕਰਨ ਜਾਂ ਵਿੱਤੀ ਸ਼ੋਸ਼ਣ ਦੀ ਇਕ ਰਿਪੋਰਟ ਬਨਾਉਣ ਜਾਂ ਜਾਣਕਾਰ ਲਈ ਪੁੱਛਣ ਵਾਸਤੇ, ਕਾਲ ਕਰੋ:

**1-866-ਐਂਡਹਾਰਮ (1-866-363-4276)**

**ਆਵਾਜ਼/ਟੀਟੀਵਾਈ ਪਹੁੰਚਯੋਗ 1-800-737-7931**

ਇਕ ਰਿਪੋਰਟ ਬਨਾਉਣ ਜਾਂ ਜਾਣਕਾਰੀ ਲਈ ਪੁੱਛਣ ਵਾਸਤੇ ਤੁਹਾਨੂੰ ਸਥਾਨਕ ਏਪੀਐਸ ਇਨਟੇਕ ਆਫਿਸ ਵਿਚ ਤਬਦੀਲ ਕਰ ਦਿੱਤਾ ਜਾਵੇਗਾ।

ਸਥਾਨਕ ਸੰਪਰਕ ਜਾਣਕਾਰੀ: